

## India - Sweden Virtual Summit March 5, 2021

---

### ਭਾਰਤ - ਸਵੀਡਨ ਦਰਮਿਆਨ ਵਰਚੁਅਲ ਸਿਖਰ ਸੰਮੇਲਨ

5 ਮਾਰਚ, 2021

ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅਤੇ ਸਵੀਡਨ ਦੇ ਪ੍ਰਧਾਨ ਮੰਤਰੀ ਮਹਾਮਹਿਮ ਸਟੀਫਨ ਲਾਫਵਿਨ ਦਰਮਿਆਨ ਅੱਜ ਵਰਚੁਅਲ ਸਿਖਰ ਸੰਮੇਲਨ ਹੋਇਆ, ਜਿੱਥੇ ਉਨ੍ਹਾਂ ਨੇ ਦੁਵੱਲੇ ਮੁੱਦਿਆਂ ਅਤੇ ਆਪਸੀ ਹਿਤ ਦੇ ਹੋਰ ਖੇਤਰੀ ਅਤੇ ਬਹੁਪੱਖੀ ਮੁੱਦਿਆਂ 'ਤੇ ਵਿਚਾਰ ਵਟਾਂਦਰੇ ਕੀਤੇ।

ਪ੍ਰਧਾਨ ਮੰਤਰੀ ਮੋਦੀ ਨੇ **3** ਮਾਰਚ ਨੂੰ ਹੋਏ ਹਿੰਸਕ ਹਮਲੇ ਦੇ ਸਬੰਧ ਵਿੱਚ ਸਵੀਡਿਸ਼ ਲੋਕਾਂ ਨਾਲ ਇੱਕਜੁੱਟਤਾ ਪ੍ਰਗਟਾਈ ਅਤੇ ਜ਼ਖਮੀ ਹੋਏ ਵਿਅਕਤੀਆਂ ਦੇ ਛੇਤੀ ਸਿਹਤਯਾਬ ਹੋਣ ਦੀ ਅਰਦਾਸ ਕੀਤੀ।

ਪ੍ਰਧਾਨ ਮੰਤਰੀ ਨੇ **2018** ਵਿੱਚ ਭਾਰਤ-ਨੌਰਡਿਕ ਸਿਖਰ ਸੰਮੇਲਨ ਵਿੱਚ ਭਾਗ ਲੈਣ ਲਈ ਕੀਤੀ ਗਈ ਸਵੀਡਨ ਦੀ ਆਪਣੀ ਪਹਿਲੀ ਫੇਰੀ ਅਤੇ ਮਹਾਮਹਿਮ ਸਵੀਡਿਸ਼ ਰਾਜਾ ਅਤੇ ਰਾਣੀ ਵੱਲੋਂ ਦਸੰਬਰ, **2019** ਵਿੱਚ ਕੀਤੀ ਗਈ ਭਾਰਤ ਦੀ ਫੇਰੀ ਦਾ ਨਿੱਘੇ ਤਰੀਕੇ ਨਾਲ ਚੇਤਾ ਕੀਤਾ।

ਦੋਵਾਂ ਆਗੂਆਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਅਤੇ ਸਵੀਡਨ ਵਿਚਾਲੇ ਲੰਬੇ ਸਮੇਂ ਤੋਂ ਲੋਕਤੰਤਰ, ਕਾਨੂੰਨ ਦੇ ਰਾਜ, ਬਹੁਲਵਾਦ, ਬਰਾਬਰੀ, ਬੋਲਣ ਦੀ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੇ ਸਤਿਕਾਰ ਦੀਆਂ ਸਾਂਝੀਆਂ ਕਦਰਾਂ ਕੀਮਤਾਂ ਉੱਤੇ ਆਧਾਰਿਤ ਨੇੜਲੇ ਸੰਬੰਧ ਹਨ। ਉਨ੍ਹਾਂ ਨੇ ਬਹੁਪੱਖੀਵਾਦ, ਨਿਯਮ-ਅਧਾਰਤ ਆਲਮੀ ਵਿਵਸਥਾ, ਅੱਤਵਾਦ ਦਾ ਮੁਕਾਬਲਾ ਕਰਨ ਅਤੇ ਸ਼ਾਂਤੀ ਤੇ ਸੁਰੱਖਿਆ ਲਈ ਕੰਮ ਕਰਨ ਪ੍ਰਤੀ ਆਪਣੀ ਦ੍ਰਿੜ ਵਚਨਬੱਧਤਾ ਦੀ ਤਸਦੀਕ ਕੀਤੀ। ਉਨ੍ਹਾਂ ਨੇ ਯੂਰਪੀ ਸੰਘ ਅਤੇ ਯੂਰਪੀ ਸੰਘ ਦੇ ਦੇਸ਼ਾਂ ਨਾਲ ਭਾਰਤ ਦੀ ਸਾਂਝੇਦਾਰੀ ਦੀ ਵੱਧ ਰਹੀ ਮਹੱਤਤਾ ਦਾ ਇਕਬਾਲ ਕੀਤਾ।

ਦੋਵਾਂ ਆਗੂਆਂ ਨੇ ਭਾਰਤ ਅਤੇ ਸਵੀਡਨ ਦਰਮਿਆਨ ਚੱਲ ਰਹੇ ਵਿਆਪਕ ਜੁੜਾਅ ਦੀ ਸਮੀਖਿਆ ਕੀਤੀ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਸਾਲ **2018** ਵਿੱਚ ਸਵੀਡਨ ਦੀ ਯਾਤਰਾ ਦੌਰਾਨ ਹੋਈ ਸਹਿਮਤੀ ਅਨੁਸਾਰ ਬਣੀ ਸਾਂਝਾ ਕਾਰਜ ਯੋਜਨਾ ਅਤੇ ਸਾਂਝਾ ਇਨੋਵੇਸ਼ਨ ਭਾਈਵਾਲੀ ਨੂੰ ਲਾਗੂ ਕਰਨ 'ਤੇ ਤਸੱਲੀ ਪ੍ਰਗਟਾਈ। ਉਨ੍ਹਾਂ ਨੇ ਸਾਂਝੇਦਾਰੀਆਂ ਦੇ ਦਾਇਰੇ ਅੰਦਰ ਮੌਜੂਦ ਵਿਸ਼ਿਆਂ ਨੂੰ ਹੋਰ ਵਿਸਤਾਰ ਦੇਣ ਬਾਰੇ ਸੰਭਾਵਨਾਵਾਂ ਦੀ ਪੜਚੋਲ ਕੀਤੀ।

ਪ੍ਰਧਾਨ ਮੰਤਰੀ ਮੋਦੀ ਨੇ ਸਵੀਡਨ ਦੇ ਆਲਮੀ ਸੂਰਜੀ ਗਠਜੋੜ (**ISA**) ਵਿੱਚ ਸ਼ਾਮਲ ਹੋਣ ਦੇ ਫੈਸਲੇ ਦਾ ਸਵਾਗਤ ਕੀਤਾ। ਦੋਨਾਂ ਆਗੂਆਂ ਨੇ ਭਾਰਤ-ਸਵੀਡਨ ਦੀ ਸਾਂਝੀ ਪਹਿਲਕਦਮੀ - ਲੀਡਰਸ਼ਿਪ ਗਰੁੱਪ ਆਨ ਇੰਡਸਟਰੀ ਟ੍ਰਾਂਜ਼ਿਸ਼ਨ (**LeadIT**) ਦੀ ਵਧਦੀ ਸਦੱਸਤਾ ਬਾਰੇ ਗੱਲ ਕੀਤੀ, ਜੋ ਸਤੰਬਰ **2019** ਵਿੱਚ ਨਿਊਯਾਰਕ ਵਿਖੇ ਹੋਏ ਸੰਯੁਕਤ ਰਾਸ਼ਟਰ ਜਲਵਾਯੂ ਕਾਰਜ ਸਿਖਰ ਸੰਮੇਲਨ ਦੌਰਾਨ ਸ਼ੁਰੂ ਕੀਤੀ ਗਈ ਸੀ।

ਦੋਵਾਂ ਆਗੂਆਂ ਨੇ ਟੀਕਾਕਰਨ ਮੁਹਿੰਮ ਸਮੇਤ **COVID-19** ਨਾਲ ਜੁੜੇ ਹਾਲਾਤ ਬਾਰੇ ਵਿਚਾਰ ਵਟਾਂਦਰੇ ਕੀਤੇ ਅਤੇ ਸਾਰੇ ਦੇਸ਼ਾਂ ਵਿੱਚ ਟੀਕਿਆਂ ਦੀ ਤੁਰੰਤ ਅਤੇ ਕਿਫਾਇਤੀ ਪਹੁੰਚ ਯਕੀਨੀ ਬਣਾਕੇ ਟੀਕਾਕਰਨ ਬਾਰੇ ਨਿਰਪੱਖਤਾ ਵਰਤਣ ਦੀ ਲੋੜ 'ਤੇ ਜ਼ੋਰ ਦਿੱਤਾ।

ਨਵੀਂ ਦਿੱਲੀ

**5 ਮਾਰਚ, 2021**

DISCLAIMER: This is an approximate translation. The original is available in English on MEA's website and may be referred to as the official press release.